

ਐਮਰਜੈਂਸੀ ਕੋਈ ਵੀ ਹੋਵੇ



ਗਰਮੀ ਦੀ ਲਹਿਰ

ਤੂਫਾਨ

ਔਗ

ਅਣਹੋਣੀ ਕਦੇ ਵੀ ਹੋ ਸਕਦੀ ਹੈ

ਐਮਰਜੈਂਸੀਆਂ ਦਾ ਅੰਦਾਜ਼ਾ ਲਗਾਉਣਾ ਔਖਾ ਹੋ ਸਕਦਾ ਹੈ ਅਤੇ ਆਫ਼ਤ ਦੇ ਸਮੇਂ ਐਮਰਜੈਂਸੀ ਸੇਵਾਵਾਂ ਤੁਹਾਡੇ ਤੱਕ ਪਹੁੰਚਣਾ ਮੁਸ਼ਕਿਲ ਹੋ ਸਕਦਾ ਹੈ।

ਜੇਕਰ ਤੁਹਾਡੇ ਕੋਲ ਹੇਠ ਲਿਖੀਆਂ ਸੇਵਾਵਾਂ ਨਹੀਂ ਹਨ, ਤਾਂ ਤੁਸੀਂ ਪਹਿਲੇ 72 ਘੰਟਿਆਂ ਦੌਰਾਨ ਕੀ ਕਰੋਗੇ:



ਕੋਈ ਬਿਜਲੀ ਨਹੀਂ



ਕੋਈ ਪਾਣੀ ਨਹੀਂ



ਕੋਈ ਗੈਸ ਨਹੀਂ



ਕੋਈ ਰਿਸੈਪਸ਼ਨ ਨਹੀਂ



ਕੋਈ ਸੜਕ ਤੱਕ ਪਹੁੰਚ ਨਹੀਂ



ਸੀਮਤ ਭੋਜਨ

ਤਿਆਰ ਰਹੋ

ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਤੁਰੰਤ ਐਮਰਜੈਂਸੀ ਹਾਲਾਤਾਂ ਲਈ ਤਿਆਰ ਕਰੋ।

24/7 ਸੰਕਟਕਾਲੀਨ ਸਹਾਇਤਾ ਲਈ ਲਾਈਫਲਾਈਨ 13 11 14 ਜਾਂ ਨੀਲੇ ਤੋਂ ਉੱਪਰ 1300 22 4636 'ਤੇ ਕਾਲ ਕਰੋ

ਯੋਜਨਾ ਬਣਾਉ

ਅਜਿਹੇ ਹਾਲਾਤਾਂ ਵਿੱਚੋਂ ਲੰਘਣ ਵਿੱਚ ਤੁਹਾਡੀ ਮਦਦ ਕਰਨ ਲਈ ਆਪਣੀ ਯੋਜਨਾ ਅਤੇ ਸਹਾਇਤਾ ਨੈੱਟਵਰਕ ਦੀ ਵਰਤੋਂ ਕਰੋ।

ਵਧੇਰੇ ਜਾਣਕਾਰੀ ਲਈ

ਕੌਂਸਲ ਦੇ ਈ.ਐਮ. ਸਟਾਫ ਨਾਲ
em@alpineshire.vic.gov.au
ਫੋਨ: 03 5755 0555 'ਤੇ ਸੰਪਰਕ ਕਰੋ



ਵਧੇਰੇ ਜਾਣਕਾਰੀ ਲਈ QR ਕੋਡ
ਸਕੈਨ ਕਰੋ।



ਇਸ ਦਸਤਾਵੇਜ਼ ਦਾ ਅਨੁਵਾਦ ਉੱਤਰ-ਪੂਰਬੀ ਮਲਟੀ-ਕਲਚਰਲ ਐਸੋਸੀਏਸ਼ਨ (NEMA) ਦੁਆਰਾ ਕੀਤੀ ਗਈ ਹੈ, ਜਿਸਨੂੰ VCSS ਦੁਆਰਾ ਮਲਟੀ-ਕਲਚਰਲ ਰੇਜ਼ਿਲੀਏਂਸ ਪ੍ਰੋਜੈਕਟ ਰਾਹੀਂ ਵਿੱਤ ਪੇਸ਼ਿਤ ਕੀਤਾ ਗਿਆ ਹੈ।

ਉੱਤਰ-ਪੂਰਬੀ ਮਲਟੀ-ਕਲਚਰਲ ਐਸੋਸੀਏਸ਼ਨ (NEMA) | ਵਾਂਗਾਰਟਾ

nema@nema.org.au

0477 995 306 / 03 5721 5490

ਸਹਿਯੋਗ ਨਾਲ:

ਐਲਪਾਈਨ ਅਤੇ ਮੇਇਰਾ ਸ਼ਾਇਰ ਕੌਂਸਲਾਂ

ਦਿਹਾਨਾਂ ਦੇ ਨਾਲ ਮਿਲ ਕੇ:

ਰਾਸ਼ਟਰੀ ਫਾਇਰ ਅਥਾਰਟੀ
ਵਿਕਟੋਰੀਆ ਸਟੇਟ ਐਮਰਜੈਂਸੀ ਸੇਵਾ
ਐਲਬਰੀ ਵੇਡੋਗਾ ਐਥਨਿਕ ਕਮਿਊਨਿਟੀਜ਼ ਕੌਂਸਲ

ਨਾਲ ਸਲਾਹ-ਮਸ਼ਵਰੇ ਅਧੀਨ:

ਹਿਊਮ ਖੇਤਰ ਮਿਊਨਿਸਪਲ ਐਮਰਜੈਂਸੀ
ਪ੍ਰਬੰਧਨ ਸੁਧਾਰ ਗਰੁੱਪ

ਸ਼ੁਰੂਆਤੀ ਕਾਰਜ ਦੇ ਲਈ ਕੋਰਗਾਮਾਈਟ ਸ਼ਾਇਰ
ਕੌਂਸਲ ਨੂੰ ਪੰਨਵਾਦ

ਤੁਸੀਂ ਕੀ ਕਰਨ ਜਾ ਰਹੇ ਹੋ?



ਜੇਕਰ ਤੁਸੀਂ ਤਿਆਰ ਹੋਵੋ

ਤਾਂ ਤੁਸੀਂ ਕਿਸੇ ਵੀ

ਐਮਰਜੈਂਸੀ ਨੂੰ ਬਿਹਤਰ ਢੰਗ

ਨਾਲ ਸੰਭਾਲ ਸਕਦੇ ਹੋ!



1. ਐਮਰਜੈਂਸੀ ਯੋਜਨਾ ਬਣਾਓ



ਕਿਸ ...

ਮੈਨੂੰ ਕਿਸ ਉੱਤੇ ਵਿਚਾਰ ਕਰਨ ਦੀ ਲੋੜ ਹੈ?
ਮੈਨੂੰ ਕੀ ਦੱਸਣ ਦੀ ਲੋੜ ਹੈ?

ਕੀ ...

ਮੈਨੂੰ ਕੀ ਜਾਣਨ ਦੀ ਲੋੜ ਹੈ?
ਮੈਨੂੰ ਕੀ ਕਰਨਾ ਪਵੇਗਾ?

ਕਿੱਥੇ ...

ਮੈਨੂੰ ਕਿੱਥੇ ਜਾਣਾ ਪਵੇਗਾ?
ਮੈਨੂੰ ਕਿੱਥੋਂ ਜਾਣਕਾਰੀ ਮਿਲੇਗੀ?
ਮੈਨੂੰ ਆਪਣੀ ਯੋਜਨਾ ਕਿੱਥੇ ਰੱਖਣੀ ਹੋਵੇਗੀ?

ਕਿਵੇਂ ...

ਮੈਂ ਉੱਥੇ ਕਿਵੇਂ ਪਹੁੰਚਾਂਗਾ?
ਮੈਂ ਉੱਥੇ ਕਿਵੇਂ ਪਹੁੰਚਾਂਗਾ- ਯੋਜਨਾ ਬੀ?

ਕਿਉਂ ...

ਮੈਨੂੰ ਯੋਜਨਾ ਬਣਾਉਣ ਦੀ ਲੋੜ ਕਿਉਂ ਹੈ?

ਯੋਜਨਾਬੰਦੀ ਦਾ ਸਮਰਥਨ ਕਰਨ ਲਈ:



ਅੱਗ ਦੀ ਤਿਆਰੀ ਲਈ
cfa.vic.gov.au



ਹੜ੍ਹ ਅਤੇ ਡੁਫ਼ਾਨ ਦੀ ਤਿਆਰੀ ਲਈ
ses.vic.gov.au



ਨਿਗਰਾਨੀ ਖੇਤਰ ਸਥਾਪਿਤ ਕਰੋ
emergency.vic.gov.au



ਰੈਡੀਪਲਾਨ
redcross.org.au/prepare

2. ਜਾਣਕਾਰੀ ਦਾ ਬੈਕਅੱਪ ਲਓ



ਸੰਭਾਲਣ ਲਈ ਮਹੱਤਵਪੂਰਨ ਚੀਜ਼ਾਂ:

- ☐ ਤੁਹਾਡੀ ਐਮਰਜੈਂਸੀ ਯੋਜਨਾ
- ☐ ਪਹਿਚਾਣ ਪੱਤਰ (ਆਪਣੀ ਪਹਿਚਾਣ ਸਾਬਤ ਕਰਨ ਲਈ)

ਦਸਤਾਵੇਜ਼

- ☐ ਬੀਮਾ ਪਾਲਿਸੀਆਂ
- ☐ ਜਾਇਦਾਦ ਸਬੰਧੀ ਦਸਤਾਵੇਜ਼
- ☐ ਮੈਡੀਕਲ ਜਾਣਕਾਰੀ ਅਤੇ ਪਰਚੀਆਂ
- ☐ ਵਿੱਤੀ ਰਿਕਾਰਡ

ਘਰ ਦੀ ਵਸਤੂ-ਸੂਚੀ

- ☐ ਮਾਲਕੀਅਤ ਦੀਆਂ ਫੋਟੋਆਂ
- ☐ ਸੰਪੱਤੀਆਂ ਦੀਆਂ ਫੋਟੋਆਂ
- ☐ ਰਸੀਦਾਂ, ਵਾਰੰਟੀਆਂ ਆਦਿ।

ਸੰਪਰਕ ਸੂਚੀ

- ☐ ਪਰਿਵਾਰ
- ☐ ਉਪਯੋਗੀ ਪ੍ਰਦਾਤਾ
- ☐ ਹੋਰ:

3. ਇੱਕ ਕਿੱਟ ਤਿਆਰ ਕਰੋ



ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ 72 ਘੰਟਿਆਂ ਲਈ ਸਹਾਇਤਾ ਕਰਨ ਲਈ ਤਿਆਰ ਚੀਜ਼ਾਂ ਇਕੱਠੀਆਂ ਕਰੋ ਅਤੇ ਸੰਭਾਲ ਕੇ ਰੱਖੋ:



ਪਾਣੀ



ਦਵਾਈ



ਰੇਡੀਓ ਅਤੇ ਬੈਟਰੀਆਂ



ਟਾਰਚ



ਦਸਤਾਵੇਜ਼



ਭੋਜਨ



ਮੁੱਢਲੀ ਸਹਾਇਤਾ



ਕੱਪੜੇ



ਸਵੱਛਤਾ ਸਮੱਗਰੀ



ਪੈਸੇ



ਫੋਨ ਅਤੇ ਚਾਰਜਰ



ਪਾਲਤੂ ਜਾਨਵਰ ਲੋੜਾਂ



ਪਾਲਤੂ ਜਾਨਵਰ ਲੋੜਾਂ



ਸੀਸ਼ੇ



ਹੋਰ ਕੀ?

4. ਜਾਣਕਾਰ ਰਹੋ



ਚੇਤਾਵਨੀਆਂ ਅਤੇ ਸੁਝਾਅ

ਐਮਰਜੈਂਸੀ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਤੱਥਾਂ ਤੋਂ ਜਾਣਕਾਰ ਰਹਿਣ ਲਈ ਅਧਿਕਾਰਤ ਅਤੇ ਸਟੀਕ ਜਾਣਕਾਰੀ ਦੇ ਮਾਧਿਅਮਾਂ ਨੂੰ ਦੇਖਣਾ ਮਹੱਤਵਪੂਰਨ ਹੈ।



ਵੀ.ਆਈ.ਸੀ ਐਮਰਜੈਂਸੀ

emergency.vic.gov.au
ਹੌਟਲਾਈਨ: 1800 226 226
ਦੁਭਾਸ਼ੀਏ ਲਈ 9 ਦਬਾਓ



ਐਮਰਜੈਂਸੀ ਰੇਡੀਓ ਪ੍ਰਸਾਰਣ

ਤੀਬਰਤਾ:

ਚੇਤਾਵਨੀਆਂ – ਨਿਕਾਸੀ, ਐਮਰਜੈਂਸੀ ਰਾਹਤ ਕੇਂਦਰਾਂ ਅਤੇ ਹੋਰ ਬਹੁਤ ਕੁਝ ਬਾਰੇ ਜਾਣਕਾਰੀ ਲਈ ਪੂਰੀ ਚੇਤਾਵਨੀ ਪੜ੍ਹਨਾ ਮਹੱਤਵਪੂਰਨ ਹੈ।



ਹੜ੍ਹ ਡੁਫ਼ਾਨ ਐਮਰਜੈਂਸੀ
132 500